

## ਸਿਟੀ ਆਫ ਬ੍ਰੈਂਪਟਨ, ਫਾਇਰ ਪ੍ਰੀਵੈਨਸ਼ਨ ਵੀਕ ਦੀ 100<sup>ਵੀਂ</sup> ਵਰ੍ਹੇਗੰਢ ਮਨਾ ਰਹੀ ਹੈ

ਬ੍ਰੈਂਪਟਨ, ਓਨਟੈਰੀਓ (6 ਅਕਤੂਬਰ, 2022) – 9 ਤੋਂ 15 ਅਕਤੂਬਰ ਤੱਕ, ਸਿਟੀ ਆਫ ਬ੍ਰੈਂਪਟਨ, ਜਿਸ ਵਿੱਚ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Brampton Fire and Emergency Services) ਅਤੇ ਇਵੈਂਟ ਪ੍ਰਾਯੋਜਕ ਐਨਬ੍ਰਿਜ ਗੈਸ (Enbridge Gas) ਅਤੇ ਡੋਮਿਨੋਜ (Dominos) ਸ਼ਾਮਲ ਹਨ, ਕਮਿਊਨਿਟੀ ਨੂੰ ਅੱਗ ਤੋਂ ਸੁਰੱਖਿਅਤ ਰਹਿਣ ਅਤੇ ਤਿਆਰੀਆਂ ਤੇ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਅੱਗ ਤੋਂ ਸੁਰੱਖਿਆ ਹਫ਼ਤੇ (Fire Prevention Week) ਦੀ 100<sup>ਵੀਂ</sup> ਵਰ੍ਹੇਗੰਢ ਨੂੰ ਮਨਾ ਰਹੇ ਹਨ।

ਜਿਵੇਂ ਕਿ ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ (ਐਨ.ਐਫ.ਪੀ.ਏ.) (National Fire Protection Association) (NFPA) ਵੱਲੋਂ ਐਲਾਨ ਕੀਤਾ ਗਿਆ ਹੈ, ਇਸ ਸਾਲ ਦਾ ਵਿਸ਼ਾ ਹੈ, “ਅੱਗ ਉਡੀਕ ਨਹੀਂ ਕਰੇਗੀ। ਆਪਣੀ ਬਚ ਕੇ ਨਿੱਕਲਣ ਦੀ ਯੋਜਨਾ ਬਣਾਓ!” ਇਹ ਵਿਸ਼ਾ ਹਰ ਕਿਸੇ ਨੂੰ ਉਹਨਾਂ ਅਸਾਨ ਪਰੰਤੂ ਮਹੱਤਵਪੂਰਣ ਕਾਰਵਾਈਆਂ ਬਾਰੇ ਜਾਣਕਾਰੀ ਦੇਣ ਲਈ ਹੈ, ਜੋ ਉਹ ਖੁਦ ਨੂੰ ਅਤੇ ਆਪਣੇ ਆਸਪਾਸ ਦੇ ਲੋਕਾਂ ਨੂੰ ਘਰ ਵਿੱਚ ਲੱਗਣ ਵਾਲੀ ਅੱਗ ਤੋਂ ਸੁਰੱਖਿਅਤ ਰੱਖਣ ਵਿੱਚ ਕਰ ਸਕਦੇ ਹਨ।

### ਘਰ ਤੋਂ ਬਚ ਕੇ ਨਿੱਕਲਣ ਦੀ ਯੋਜਨਾ ਬਣਾਉਣਾ

- ਨਿਵਾਸੀਆਂ ਕੋਲ ਇੱਕ ਹੋਮ ਫਾਇਰ ਐਸਕੇਪ ਪਲਾਨ (ਘਰ ਵਿੱਚ ਅੱਗ ਲੱਗਣ ਤੇ ਬਚ ਕੇ ਨਿੱਕਲਣ ਦੀ ਯੋਜਨਾ) (Home Fire Escape Plan) ਹੋਣਾ ਚਾਹੀਦਾ ਹੈ ਅਤੇ ਸਾਲ ਵਿੱਚ ਦੋ ਵਾਰ ਇਸਦਾ ਅਭਿਆਸ ਕਰਨਾ ਚਾਹੀਦਾ ਹੈ
- ਆਪਣੇ ਘਰ ਦੇ ਸਾਮ੍ਹਣੇ ਬਾਹਰਲੇ ਪਾਸੇ ਮਿਲਣ ਦੀ ਜਗ੍ਹਾ ਤੈਅ ਕਰੋ
- ਹਰੇਕ ਕਮਰੇ ਵਿੱਚੋਂ ਨਿੱਕਲਣ ਦੇ ਦੋ ਤਰੀਕਿਆਂ ਦੀ ਯੋਜਨਾ ਬਣਾਓ
- ਪਾਲਤੂ ਜਾਨਵਰਾਂ ਸਮੇਤ, ਕੋਈ ਵੀ ਚੀਜ਼ ਲੈਣ ਲਈ ਵਾਪਸ ਅੰਦਰ ਨਾ ਜਾਓ
- ਬਾਹਰ ਨਿੱਕਲੋ, ਬਾਹਰ ਹੀ ਰਹੋ! ਅੱਗ ਲੱਗਣ ਤੇ ਤੁਰੰਤ 9-1-1 ਤੇ ਫੋਨ ਕਰੋ!

ਫਾਇਰ ਪ੍ਰੀਵੈਨਸ਼ਨ ਵੀਕ ਦੀ 100 ਸਾਲਾ ਵਰ੍ਹੇਗੰਢ ਮਨਾਉਣ ਲਈ, ਸਿਟੀ ਆਫ ਬ੍ਰੈਂਪਟਨ ਪੂਰੇ ਸ਼ਹਿਰ ਵਿੱਚ ਫਾਇਰ ਸਟੇਸ਼ਨਾਂ ਵਿਖੇ ਓਪਨ ਹਾਊਸ ਆਯੋਜਿਤ ਕਰ ਰਹੀ ਹੈ। 10 ਸਾਲਾਂ ਤੱਕ ਚੱਲਣ ਵਾਲੇ ਯੂਏ ਅਤੇ ਕਾਰਬਨ ਮੋਨੋਆਕਸਾਈਡ ਦੇ ਸੁਮੇਲ ਵਾਲੇ ਅਲਾਰਮ ਪ੍ਰਾਪਤ ਕਰਨ ਲਈ, ਪਹਿਲੇ 50 ਪਰਿਵਾਰਾਂ ਵਿੱਚੋਂ ਇੱਕ ਬਣੋ। ਫਾਇਰ ਟ੍ਰੱਕਾਂ ਅਤੇ ਸਟੇਸ਼ਨਾਂ ਦੇ ਟੂਰ ਵੀ ਕਰਵਾਏ ਜਾਣਗੇ।

### ਓਪਨ ਹਾਊਸ

ਮੰਗਲਵਾਰ, 11 ਅਕਤੂਬਰ, 2022, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 7 ਵਜੇ ਤੱਕ  
aLocation Station 210, 10530 Creditview Road

ਬੁੱਧਵਾਰ, 12 ਅਕਤੂਬਰ, 2022, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 7 ਵਜੇ ਤੱਕ  
Location Station 206, 7880 Hurontario Street

ਬੁੱਧਵਾਰ, 12 ਅਕਤੂਬਰ, 2022, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 7 ਵਜੇ ਤੱਕ  
Location Station 207, 75 Vodden Street East

ਵੀਰਵਾਰ, 13 ਅਕਤੂਬਰ, 2022, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 7 ਵਜੇ ਤੱਕ  
Location Station 209, 2691 Sandalwood Parkway East

ਸ਼ੁੱਕਰਵਾਰ, 14 ਅਕਤੂਬਰ, 2022, ਦੁਪਹਿਰ ਬਾਅਦ 3:30 ਵਜੇ ਤੋਂ ਸ਼ਾਮ 7 ਵਜੇ ਤੱਕ  
Location Station 202, 280 Bramalea Road

## ਲਿੰਕ

- [ਹੋਮ ਐਸਕੇਪ ਪਲਾਨ \(Home escape plan\)](#)
- [ਹੋਮ ਐਸਕੇਪ ਪਲਾਨ \(ਮਲਟੀ-ਲੈਂਗਵੇਜ\) \(Home escape plan\) \(multi-language\)](#)

## ਹਵਾਲੇ

“ਜਿਵੇਂ ਕਿ ਅਸੀਂ ਫਾਇਰ ਪ੍ਰੀਵੈਨਸ਼ਨ ਵੀਕ ਦੀ 100<sup>ਵੀਂ</sup> ਵਰ੍ਹੇਗੰਢ ਮਨਾ ਰਹੇ ਹਾਂ, ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਅੱਗ ਤੋਂ ਸੁਰੱਖਿਆ ਅਤੇ ਜਾਣਕਾਰੀ, ਬ੍ਰੈਂਪਟਨ ਨੂੰ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ। ਮੈਂ ਸਾਡੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਫਾਇਰ ਪ੍ਰੀਵੈਨਸ਼ਨ ਵੀਕ ਦੇ ਦੌਰਾਨ ਓਪਨ ਹਾਊਸਾਂ ਵਿੱਚ ਜਾਓ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ, ਆਪਣੇ ਖੁਦ ਦੇ ਘਰ ਵਿੱਚ ਅੱਗ ਤੋਂ ਬਚ ਕੇ ਨਿੱਕਲਣ ਦੀ ਯੋਜਨਾ ਬਣਾਓ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸੁਰੱਖਿਆ ਤੁਹਾਡੇ ਨਾਲ ਸ਼ੁਰੂ ਹੁੰਦੀ ਹੈ। ਮੈਂ ਨਿਵਾਸੀਆਂ ਨੂੰ ਸਲਾਹ ਦਿੰਦੀ ਹਾਂ ਕਿ ਆਪਣੀ ਸੁਰੱਖਿਆ ਬਾਰੇ ਵੱਧ ਤੋਂ ਵੱਧ ਕਿਰਿਆਸ਼ੀਲ ਰਹੋ ਅਤੇ ਘਰ ਵਿੱਚ ਅੱਗ ਲੱਗਣ ਤੇ ਬਚ ਕੇ ਨਿੱਕਲਣ ਦੀ ਯੋਜਨਾ ਬਣਾਓ ਕਿਉਂਕਿ ਇਹ ਜ਼ਿੰਦਗੀਆਂ ਬਚਾ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਫਾਇਰ ਪ੍ਰੀਵੈਨਸ਼ਨ ਵੀਕ ਦੇ ਦੌਰਾਨ ਆਪਣੇ ਲੋਕਲ ਫਾਇਰ ਸਟੇਸ਼ਨ ਵਿਖੇ, ਸਾਡੇ ਓਪਨ ਹਾਊਸਾਂ ਵਿੱਚ ਜਾਓ!”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਘਰ ਵਿੱਚ ਅੱਗ ਲੱਗਣ ਤੇ ਬਚ ਕੇ ਨਿੱਕਲਣ ਦੀ ਯੋਜਨਾ ਹੋਣਾ, ਅੱਗ ਤੋਂ ਹੋਣ ਵਾਲੀਆਂ ਮੌਤਾਂ ਅਤੇ ਸੱਟਾਂ ਨੂੰ ਘਟਾਉਣ ਲਈ ਬਹੁਤ ਜ਼ਰੂਰੀ ਹੈ। ਯੋਜਨਾ ਬਣਾਉਣ ਅਤੇ ਆਪਣੇ ਪਰਿਵਾਰ ਦੇ ਨਾਲ ਮਿਲਕੇ ਇਸਦੀ ਸਮੀਖਿਆ ਕਰਨ ਲਈ ਸਮਾਂ ਕੱਢੋ, ਤਾਂ ਜੋ ਹਰ ਕੋਈ ਜਾਣ ਸਕੇ ਕਿ ਘਰ ਵਿੱਚ ਅੱਗ ਲੱਗਣ ਦੀ ਸਥਿਤੀ ਵਿੱਚ ਕੀ ਕਰਨਾ ਹੈ। ਅਸੀਂ ਸਾਰੇ ਨਿਵਾਸੀਆਂ ਨੂੰ ਸਲਾਹ ਦਿੰਦੇ ਹਾਂ ਕਿ ਫਾਇਰ ਪ੍ਰੀਵੈਨਸ਼ਨ ਵੀਕ ਦੇ 100 ਸਾਲਾਂ ਦਾ ਜਸ਼ਨ ਮਨਾਉਣ ਲਈ, ਸਾਡੇ ਓਪਨ ਹਾਊਸਾਂ ਵਿੱਚ ਜਾਓ, ਇੱਕ ਟੂਰ ਲਵੋ ਅਤੇ ਅੱਗ ਤੋਂ ਸੁਰੱਖਿਆ ਬਾਰੇ ਜਾਣਕਾਰੀ ਪ੍ਰਾਪਤ ਕਰੋ।”

- ਬਿਲ ਬੋਏਸ (Bill Boyes), ਫਾਇਰ ਚੀਫ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ



## Media Release

ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

### ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)